



## ਯਾਤਰੀਆਂ ਦੇ ਦਸਤ Traveller's Diarrhea

ਯਾਤਰੀਆਂ ਦੇ ਦਸਤ ਗਰਮ ਦੇਸ਼ਾਂ (tropical) ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੀ ਸਿਹਤ ਸੰਬੰਧੀ ਆਮ ਚਿੰਤਾ ਹੈ। ਸਫਰ ਦੀ ਮੰਜ਼ਲ ਅਤੇ ਯਾਤਰਾ ਦੀ ਕਿਸਮ ਯਾਤਰੀਆਂ ਦੇ ਦਸਤ ਲਈ ਸਭ ਤੋਂ ਵੱਡੇ ਜੋਖਮ ਕਾਰਕ ਹਨ। ਮੰਜ਼ਲ ਤੇ ਨਿਰਭਰ ਕਰਦੇ ਹੋਏ, ਵਿਕਾਸਸ਼ੀਲ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਵਿੱਚੋਂ 50 percent ਤੱਕ ਨੂੰ ਯਾਤਰੀਆਂ ਦੇ ਦਸਤ ਹੋ ਸਕਦੇ ਹਨ। ਤੁਹਾਨੂੰ ਯਾਤਰੀਆਂ ਦੇ ਦਸਤ ਕਰਕੇ ਜਟਿਲਤਾਵਾਂ ਦਾ ਵਧਿਆ ਹੋਇਆ ਜੋਖਮ ਹੋ ਸਕਦਾ ਹੈ ਜੇ:

- ਤੁਹਾਡੀ ਸਰੀਰਕ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੈ
- ਤੁਹਾਨੂੰ ਚਿਰਕਾਲੀ ਰੀਨਲ ਫੇਲੀਅਰ (renal failure) ਹੈ
- ਤੁਹਾਨੂੰ ਕਨਜ਼ਸਟਿਵ ਹਾਰਟ ਫੇਲੀਅਰ (congestive heart) ਹੈ
- ਤੁਹਾਨੂੰ ਇੰਨਸੂਲਿਨ ਤੇ ਨਿਰਭਰ ਕਰਨ ਵਾਲੀ ਡਾਇਬਟੀਜ਼ ਮਲਾਏਟਿਸ ਹੈ
- ਤੁਹਾਨੂੰ ਇਨਫਲੇਮੇਟਰੀ ਬਾਉਲ ਡਿਜੀਜ਼ (inflammatory bowel disease) ਹੈ

### ਯਾਤਰੀਆਂ ਦੇ ਦਸਤ (traveller's diarrhea) ਕੀ ਹਨ?

ਯਾਤਰੀਆਂ ਦੇ ਦਸਤ (traveller's diarrhea) ਦੂਸ਼ਿਤ ਭੋਜਨ ਜਾਂ ਤੁਰਲ ਪਦਾਰਥ ਖਾਣ ਦੇ ਨਤੀਜੇ ਵਜੋਂ ਵਾਰ ਵਾਰ ਆਉਣ ਵਾਲੇ ਪਤਲੇ, ਪਾਣੀ ਵਰਗੇ ਦਸਤ ਆਉਣਾ ਹੈ। ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ ਮਤਲੀ, ਉਲਟੀਆਂ ਆਉਣਾ, ਪੇਟ ਵਿੱਚ ਕੱਝਵਲ, ਅਫਾਰਾ ਅਤੇ ਬਿਮਾਰ ਮਹਿਸੂਸ ਕਰਨਾ। ਲੱਛਣ ਅਚਾਨਕ ਸ਼ੁਰੂ ਹੋ ਸਕਦੇ ਹਨ ਅਤੇ ਆਮਤੌਰ ਤੋਂ 3 ਤੋਂ 4 ਦਿਨਾਂ ਤੱਕ ਰਹਿੰਦੇ ਹਨ।

ਯਾਤਰੀਆਂ ਦੇ ਦਸਤ ਦਾ ਸਭ ਤੋਂ ਆਮ ਕਾਰਨ ਐਂਟੋਕਸੀਜੋਨਿਕ ਐ.ਕੋਲੀਏਟੀਕਿਲ (ETEC) ਨਾਮ ਦੇ ਬੈਕਟੀਰੀਆ ਦੇ ਨਾਲ ਦੂਸ਼ਿਤ ਭੋਜਨ ਜਾਂ ਪਾਣੀ ਹੈ। ਇਹ ਬੈਕਟੀਰੀਆ ਵਿਗਾੜਗੁਸਤ ਲੋਕਾਂ ਦੀਆਂ ਅੰਦਰਾਂ ਦੀਆਂ ਹਰਕਤਾਂ (ਮਲ) ਵਿੱਚ ਪਾਏ ਜਾਂਦੇ ਹਨ। ਬਾਬੁਰੂਮ ਵਰਤਣ ਤੋਂ ਬਾਅਦ ਹੱਥਾਂ ਨੂੰ ਸਹੀ ਢੰਗ ਨਾਲ ਨਾ ਧੋਣ ਵਾਲੇ ਲੋਕ ਭੋਜਨ ਨੂੰ ਤਿਆਰ ਕਰਨ ਰਾਹੀਂ ਜਾਂ ਹਥ ਦੇ ਨਾਲ ਮੂੰਹ ਦੇ ਸੰਪਰਕ ਰਾਹੀਂ ਇਸ ਬੈਕਟੀਰੀਆ ਨੂੰ ਦੂਸਰੇ ਲੋਕਾਂ ਤੱਕ ਫੈਲਾ ਸਕਦੇ ਹਨ। ਉਪਚਾਰ ਨਾ ਕੀਤਾ ਗਿਆ ਪਾਣੀ ਜਿਹੜਾ ਗੰਦ-ਮੰਦ ਜਾਂ ਜਾਨਵਰਾਂ ਦੇ ਮਲ ਤੋਂ ਬਣੀ ਖਾਦ ਨਾਲ ਦੂਸ਼ਿਤ ਹੋ ਗਿਆ ਹੈ ਵੀ ਬਿਮਾਰੀ ਦਾ ਸੋਤ ਹੋ ਸਕਦਾ ਹੈ ਜਦੋਂ ਉਸ ਨੂੰ ਭੋਜਨ ਤਿਆਰ ਕਰਨ, ਪੀਣ, ਤੈਰਨ ਜਾਂ ਅਜਿਹੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ ਜਿਥੇ ਉਸ ਨੂੰ ਨਿਗਲਿਆ ਜਾ ਸਕਦਾ ਹੈ।

ਹੱਥ ਧੋਣ ਬਾਰੇ ਹੋਰ ਜਾਣਕਾਰੀ ਲਈ, [HealthLinkBC File #85 ਹੱਥ ਧੋਣਾ: ਰੋਗਾਣਾਂ ਨੂੰ ਫੈਲਾਣ ਤੋਂ ਰੋਕਣ ਵਿੱਚ ਸਹਾਇਤਾ ਕਰੋ ਦੇਖੋ](#)।

### ਮੈਂ ਯਾਤਰੀਆਂ ਦੇ ਦਸਤ (traveller's diarrhea) ਨੂੰ ਕਿਵੇਂ ਰੋਕਾਂ?

ਈਟੀਈਸੀ (ETEC) ਕਰਕੇ ਹੋਣ ਵਾਲੇ ਦਸਤ ਤੋਂ ਰੱਖਿਆ ਕਰਨ ਵਿੱਚ ਸਹਾਇਤਾ ਕਰਨ ਵਾਸਤੇ ਇੱਕ ਮੁੰਹ ਰਾਹੀਂ ਲਈ ਜਾਣ ਵਾਲੀ ਵੈਕਸੀਨ ਉਪਲਬਧ ਹੈ ਪਰ ਨੇਮਕ ਤੱਤ ਤੇ ਉਸਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਜਦ ਤੱਕ ਕਿ ਤੁਹਾਨੂੰ ਯਾਤਰੀਆਂ ਤੇ ਦਸਤ ਕਰਕੇ ਜਟਿਲਤਾਵਾਂ ਦਾ ਵਧਿਆ ਹੋਇਆ ਜੋਖਮ ਹੈ। ਇਹ ਵੈਕਸੀਨ ਹੈਜ਼ ਵਿਰੁੱਧ ਵੀ ਰੱਖਿਆ ਕਰਦੀ ਹੈ। ਹੋਰ ਜਾਣਕਾਰੀ ਲਈ, [HealthLinkBC File #41k ਯਾਤਰੀ ਡਾਇਆਰੀਆ ਅਤੇ ਕੋਲੇਗਾ ਵੈਕਸੀਨ ਦੇਖੋ](#)।

ਮੌਜੂਦਾ ਵੈਕਸੀਨ ਯਾਤਰੀਆਂ ਦੇ ਦਸਤ ਦਾ ਕਾਰਨ ਬਣਨ ਵਾਲੇ ਸਿਰਫ 1 ਕਿਸਮ ਦੇ ਬੈਕਟੀਰੀਆ ਦੇ ਵਿਰੁੱਧ ਰੱਖਿਆ ਕਰਦੀ ਹੈ, ਇਸ ਲਈ ਨਿੱਜੀ ਸਫ਼ਾਈ (ਸਾਫ਼ ਸਫ਼ਾਈ) ਸੰਬੰਧੀ ਅਮਲਾਂ ਦੀ ਪਾਲਣਾ ਕਰਨਾ ਅਤੇ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਬਾਰੇ ਸਾਵਧਾਨ ਰਹਿਣਾ ਯਾਤਰੀਆਂ ਦੇ ਦਸਤ ਦੀ ਰੋਕਖਾਮ ਕਰਨ ਦੇ ਸਭ ਤੋਂ ਵਧੀਆ ਢੰਗ ਹਨ।

ਹੇਠਾਂ ਦਿਤੇ ਟੋਟਕੇ ਸਫਰ ਕਰਨ ਦੌਰਾਨ ਸਿਹਤਮੰਦ ਰਹਿਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।

#### ਕਰੋ:

- ਉਹ ਭੋਜਨ ਖਾਓ ਜਿਹੜੇ ਚੰਗੀ ਤਰ੍ਹਾਂ ਪਕਾਏ ਗਏ ਹਨ ਅਤੇ ਗਰਮ ਪਰੋਸੇ ਜਾਂਦੇ ਹਨ
- ਦੰਦਾਂ ਨੂੰ ਸਾਫ਼ ਕਰਨ ਲਈ ਬੋਤਲਬੰਦ ਜਾਂ ਉਪਚਾਰ ਕੀਤਾ ਗਿਆ ਪਾਣੀ ਵਰਤੋ
- ਬੋਤਲਬੰਦ ਪਾਣੀ, ਬੋਤਲਬੰਦ ਪੇਜ ਪਦਾਰਥ, ਜਾਂ ਉਪਚਾਰ ਕੀਤੇ ਗਏ ਪਾਣੀ ਨਾਲ ਬਣੈ ਪੇਜ ਪਦਾਰਥ ਪਿਛਿ। ਜਾਂਚੋ ਕਿ ਬੋਤਲਬੰਦ ਪੇਜ ਪਦਾਰਥ ਸੀਲਬੰਦ ਹਨ
- ਆਪਣੇ ਫਲਾਂ ਅਤੇ ਸਬਜ਼ੀਆਂ ਨੂੰ ਬੋਤਲਬੰਦ ਜਾਂ ਉਪਚਾਰ ਕੀਤੇ ਗਏ ਪਾਣੀ ਨਾਲ ਧੋਵੋ ਅਤੇ ਛਿੱਲੋ
- ਯਕੀਨੀ ਬਣਾਓ ਕਿ ਦੁੱਧ ਨਾਲ ਬਣੈ ਉਤਪਾਦ, ਜਿਵੇਂ ਕਿ ਦੁੱਧ, ਚੀਜ਼ ਜਾਂ ਦਰੀ, ਨੂੰ ਪੈਸਚਰਾਇਜ਼ ਕੀਤਾ ਅਤੇ ਫਰਿਜ ਵਿੱਚ ਰੱਖਿਆ ਜਾਂਦਾ ਹੈ। ਜੇ ਸ਼ੱਕ ਹੋਏ, ਤਾਂ ਉਨ੍ਹਾਂ ਤੋਂ ਪਰਹੇਜ਼ ਕਰੋ

#### ਨਾ ਕਰੋ:

- ਭਰਨੇ ਦਾ ਪਾਣੀ, ਸਤਹ ਦਾ ਪਾਣੀ ਜਾਂ ਖੜਿਆ ਹੋਇਆ ਪਾਣੀ ਪੀਣਾ ਜਦ ਤੱਕ ਉਸ ਦਾ ਉਪਚਾਰ ਨਾ ਕੀਤਾ ਗਿਆ ਹੋਏ
- ਨਲਕੇ ਦਾ ਪਾਣੀ ਪੀਣਾ ਜਾਂ ਆਪਣੇ ਪੇਜ ਪਦਾਰਥਾਂ ਵਿੱਚ ਬਰਫ ਪਾਉਣਾ
- ਬਚੀਆਂ ਹੋਈਆਂ ਚੀਜ਼ਾਂ ਜਾਂ ਬਢੇ ਤੇ ਅਜਿਹੇ ਭੋਜਨ ਖਾਣਾ ਜੋ ਲੰਮੇ ਸਮੇਂ ਲਈ ਫਰਿਜ ਤੋਂ ਬਾਹਰ ਰੱਖੋ ਗਏ ਹਨ ਜਾਂ ਠੀਕ ਤਰ੍ਹਾਂ ਰੱਖੋ ਨਹੀਂ ਗਏ ਹਨ
- ਅਜਿਹੇ ਬਢੇ ਤੇ ਖਾਣਾ ਜਿਹੜਾ ਭੋਜਨ ਲਈ ਢੱਕਣ ਨਹੀਂ ਵਰਤਦਾ
- ਪੂਰੀ ਤਰ੍ਹਾਂ ਪਕਾਇਆ ਨਾ ਗਿਆ ਜਾਂ ਕੱਚਾ ਮੀਟ, ਮੱਛੀ ਜਾਂ ਸ਼ੈਲਿਫਿਸ ਖਾਣਾ
- ਸੜਕ ਤੇ ਵੇਚਣ ਵਾਲਿਆਂ ਦੁਆਰਾ ਵੇਚਿਆ ਭੋਜਨ ਖਾਣਾ
- ਕੱਚੀਆਂ ਸਬਜ਼ੀਆਂ, ਸਲਾਦ ਜਾਂ ਅਜਿਹੇ ਫਲ, ਜਿਨ੍ਹਾਂ ਨੂੰ ਛਿੱਲਿਆ ਨਹੀਂ ਜਾ ਸਕਦਾ, ਜਿਵੇਂ ਕਿ ਅੰਗੂਹ ਜਾਂ ਸਟੋਂਬੈਰੀਆਂ ਖਾਣਾ
- ਫਲ ਅਤੇ ਸਬਜ਼ੀਆਂ ਖਾਣਾ, ਜੇ ਛਿਲਕਾ ਵਾਟਿਆ ਹੋਇਆ ਜਾਂ ਰਗੜ ਖਾਇਆ ਹੈ
- ਤਰਬੂਜ ਖਾਣਾ ਕਿਉਂਕਿ ਸੰਭਵ ਹੈ ਕਿ ਉਸ ਦਾ ਭਾਰ ਵਧਾਉਣ ਲਈ ਸਥਾਨਕ ਪਾਣੀ ਟੀਕੇ ਰਾਹੀਂ ਉਸ ਵਿੱਚ ਪਾਇਆ ਗਿਆ ਹੋਏ
- ਕੀਮ ਵਾਲੇ ਅਹਿਜੇ ਮਿੱਠੇ ਪਦਾਰਥ, ਕਸਟਰਡ, ਮੂਜ਼, ਮੇਯੋਨੀਜ਼ ਜਾਂ ਹੋਲਨਡੇਜ ਸੌਸ ਖਾਣਾ, ਜਿਨ੍ਹਾਂ ਨੂੰ ਸੰਭਵ ਹੈ ਸਹੀ ਢੰਗ ਨਾਲ ਫਰਿਜ ਵਿੱਚ ਨਹੀਂ ਰੱਖਿਆ ਗਿਆ ਹੈ

#### ਮੈਂ ਪੀਣ ਲਈ ਪਾਣੀ ਦਾ ਉਪਚਾਰ ਕਿਵੇਂ ਕਰਾਂ?

ਪਾਣੀ ਦਾ ਉਪਚਾਰ ਕਰਨ ਦੇ ਕਈ ਢੰਗ ਹਨ ਤਾਂ ਕਿ ਉਹ ਪੀਣ ਲਈ ਸੁਰੱਖਿਅਤ ਹੋ ਸਕੇ।

## ਤਾਪ ਨਾਲ ਉਪਚਾਰ

ਪਾਣੀ ਨੂੰ ਰੋਗਾਣੂ ਰਹਿਤ ਕਰਨ ਲਈ ਘੱਟੋ ਘੱਟ 1 ਮਿੰਟ ਲਈ ਚੰਗੀ ਤਰ੍ਹਾਂ ਉਬਾਲੋ। ਢੱਕੇ ਹੋਏ ਡੱਬੋ ਵਿੱਚ ਕਮਰੇ ਦੇ ਤਾਪਮਾਨ ਤੱਕ ਠੰਡਾ ਕਰੋ। 2,000 ਮੀਟਰ (6,500 ਫੁੱਟ) ਤੋਂ ਵੱਧ ਉਚਾਈਆਂ ਤੇ ਪਾਣੀ ਨੂੰ ਘੱਟੋ ਘੱਟ 2 ਮਿੰਟ ਤੱਕ ਉਬਾਲੋ। ਇਸ ਉਚਾਈ ਤੇ ਪਾਣੀ ਘੱਟ ਤਾਪਮਾਨ ਤੇ ਉਬਲ ਜਾਂਦਾ ਹੈ।

## ਘਰੇਲੂ ਬਲੀਚ (ਉਸ ਵਿੱਚ 4-6 ਪ੍ਰਤੀਸ਼ਤ ਕਲੋਰੀਨ ਹੁੰਦੀ ਹੈ)

ਸਾਫ਼ ਪਾਣੀ ਦੇ ਹਰੇਕ ਲੀਟਰ ਵਿੱਚ 1 ਬੂਦੀ ਜਾਂ ਧੁੰਪਲੇ ਪਾਣੀ ਦੇ ਹਰੇਕ ਲੀਟਰ ਵਿੱਚ 4 ਬੂਦਾਂ ਪਾਓ। ਧੁੰਪਲੇ ਪਾਣੀ ਨੂੰ ਪਹਿਲਾਂ ਸਾਫ਼ ਕਪੜੇ ਦੇ ਵਿੱਚੋਂ ਛਾਣ ਲਈ। ਚੰਗੀ ਤਰ੍ਹਾਂ ਮਿਲਾਓ ਅਤੇ 30 ਮਿੰਟਾਂ ਲਈ ਬਿਨਾਂ ਹਿਲੇ ਪਿਆ ਰਹਿਣ ਦਿਓ। ਇਹ ਜ਼ਿਆਦਾਤਰ ਵਾਇਰਸਾਂ ਅਤੇ ਬੈਕਟੀਰੀਆ ਵਿਰੁੱਧ ਪ੍ਰਭਾਵਸ਼ਾਲੀ ਹੋਏਗਾ, ਪਰ ਆਮਤੌਰ ਤੇ ਕ੍ਰਿਪਟੋਸਪੋਰਿਡੀਅਮ (cryptosporidium) ਦੇ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਹੁੰਦਾ।

## ਟਿੱਕਸਰ ਆਫ ਆਇਡੀਨ (Tincture of iodine (2.5 percent))

ਸਾਫ਼ ਪਾਣੀ ਦੇ ਹਰੇਕ ਲੀਟਰ ਵਿੱਚ 5 ਬੂਦਾਂ ਜਾਂ ਧੁੰਪਲੇ ਪਾਣੀ ਦੇ ਹਰੇਕ ਲੀਟਰ ਵਿੱਚ 10 ਬੂਦਾਂ ਪਾਓ। ਧੁੰਪਲੇ ਪਾਣੀ ਨੂੰ ਪਹਿਲਾਂ ਸਾਫ਼ ਕਪੜੇ ਦੇ ਵਿੱਚੋਂ ਛਾਣ ਲਈ। ਚੰਗੀ ਤਰ੍ਹਾਂ ਮਿਲਾਓ ਅਤੇ 30 ਮਿੰਟਾਂ ਲਈ ਬਿਨਾਂ ਹਿਲੇ ਪਿਆ ਰਹਿਣ ਦਿਓ। ਗਰਭਵਤੀ ਅੰਤਾਂ, ਬੱਚਿਆਂ, ਥਾਇਰੋਇਡ ਗਲੈਂਡ ਦੀਆਂ ਸਮਸਿਆਵਾਂ ਜਾਂ ਆਇਡੀਨ ਪ੍ਰਤੀ ਗਿਆਤ ਸੰਵੇਦਨਸ਼ੀਲਤਾ ਵਾਲੇ ਲੋਕਾਂ ਨੂੰ ਪਾਣੀ ਨੂੰ ਰੋਗਾਣੂ ਰਹਿਤ ਕਰਨ ਲਈ ਆਇਡੀਨ ਦੀਆਂ ਬੂਦਾਂ ਨਹੀਂ ਵਰਤਣੀਆਂ ਚਾਹੀਦੀਆਂ।

ਪਾਣੀ ਦਾ ਉਪਚਾਰ ਕਰਨ ਲਈ ਵਪਾਰਕ ਤੌਰ ਤੇ ਉਪਲਬਧ ਪਾਣੀ ਦਾ ਉਪਚਾਰ ਕਰਨ ਵਾਲੇ ਯੰਤਰ, ਬੂਦਾਂ (ਡਰੈਪਸ) ਜਾਂ ਗੋਲੀਆਂ

ਰਸਾਇਨਿਕ, ਮਕੈਨੀਕਲ ਜਾਂ ਯੂਵੀ ਰੋਡੀਏਸ਼ਨ ਇਲਾਜ ਦੇ ਮਿਸਰਨਾਂ ਦੇ ਵਰਤੋਂ ਕਰਨ ਵਾਲੇ ਉਪਚਾਰ ਕਰਨ ਵਾਲੇ ਵੱਖ ਵੱਖ ਉਤਪਾਦ ਕਨੇਡੀਅਨ ਫਾਰਮੇਸੀਆਂ ਅਤੇ ਖੇਡਾਂ ਦੇ ਸਮਾਨ ਵਾਲੇ ਸਟੋਰਾਂ ਵਿੱਚ ਉਪਲਬਧ ਹਨ। ਇਹ ਯਕੀਨੀ ਬਣਾਉਣ ਲਈ ਲੇਬਲ ਪੜ੍ਹੋ ਕਿ ਉਹ ਬੈਕਟੀਰੀਆ, ਵਾਇਰਸਾਂ ਅਤੇ ਪਰਜੀਵੀਆਂ ਦਾ ਉਪਚਾਰ ਕਰਨਗੇ ਅਤੇ ਪੈਕੇਜ ਤੇ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰੋ।

ਪੀਣ ਦੇ ਪਾਣੀ ਨੂੰ ਘਰ ਵਿੱਚ ਅਤੇ ਸਫਰ ਦੌਰਾਨ ਰੋਗਾਣੂ ਰਹਿਤ ਕਰਨ ਬਾਰੇ ਹੋਰ ਜਾਣਕਾਰੀ ਲਈ, [HealthLinkBC File #49b ਪੀਣ ਵਾਲੇ ਪਾਣੀ ਨੂੰ ਰੋਗਾਣੂ ਰਹਿਤ ਕਰਨਾ ਦੇਖੋ।](#)

## ਮੈਂ ਯਾਤਰੀਆਂ ਦੇ ਦਸਤ (traveller's diarrhea) ਦਾ ਇਲਾਜ ਕਿਵੇਂ ਕਰਾਂ ?

### ਤਰਲ ਪਦਾਰਥ

ਯਾਤਰੀਆਂ ਦੇ ਦਸਤ (traveller's diarrhea) ਦਾ ਸਭ ਤੋਂ ਮਹੱਤਵਪੂਰਨ ਇਲਾਜ ਹੈ ਤੁਹਾਡੇ ਸਰੀਰ ਦੁਆਰਾ ਗੁਆਏ ਗਏ ਤਰਲ ਪਦਾਰਥਾਂ ਦੀ ਪੂਰਤੀ ਕਰਨਾ। ਸਿਹਤਸੰਦ ਬਾਲਗਾਂ ਲਈ, 24 ਤੋਂ 48 ਘੰਟਿਆਂ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਜਗ੍ਹਾ ਪੀਣ ਵਾਲੇ ਸਾਫ਼ ਤਰਲ ਪਦਾਰਥ, ਜਿਵੇਂ ਕਿ ਬੋਤਲਬੰਦ ਪਾਣੀ, ਸਾਫ਼ ਬਰੋਬਰ, ਪਤਲੇ ਕੀਤੇ ਗਏ ਜੂਸ ਜਾਂ ਖੇਡਾਂ ਵਾਲੇ ਪੇਯ ਪਦਾਰਥ ਲੈ ਸਕਦੇ ਹਨ।

ਬੱਚਿਆਂ, ਅੰਡਰਲਾਈਂਗ ਅਵਸਥਾਵਾਂ ਵਾਲੇ ਲੋਕਾਂ ਅਤੇ ਬਜ਼ੁਰਗਾਂ ਵਿੱਚ, ਦਸਤ ਕਰਕੇ ਪਾਣੀ ਦੀ ਕਮੀ ਹੋਣਾ ਇੱਕ ਚਿੰਤਾ ਹੈ। ਓਰਲ ਰੀਹਾਈਡ੍ਰੇਸ਼ਨ ਸਾਲਟਾਂ (ORS) ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

## ਓਰਲ ਰੀਹਾਈਡ੍ਰੇਸ਼ਨ ਸਾਲਟ (ਓਅਰਐਸ) (Oral rehydration salt (ORS))

ਜੇ ਦਸਤ ਗੰਭੀਰ ਹਨ ਜਾਂ 24 ਘੰਟਿਆਂ ਤੋਂ ਬਾਅਦ ਸੁਧਰਦੇ ਨਹੀਂ, ਤਾਂ ਅਜਿਹੇ ਪੇਯ ਪਦਾਰਥ ਪੀਣੇ ਸ਼ੁਰੂ ਕਰੋ ਜਿਹੜੇ ਗੁਆਏ ਜਾ ਰਹੇ ਇਲੈਕਟ੍ਰੋਲਾਇਟਾਂ ਜਾਂ

ਸਰੀਰ ਦੇ ਨਮਕਾਂ ਦੀ ਪੂਰਤੀ ਕਰਨਗੇ। ਪਹਿਲਾਂ ਤੋਂ ਪੈਕ ਕੀਤਾ ਗਿਆ ਓਰਲ ਰੀਹਾਈਡ੍ਰੇਸ਼ਨ ਸਾਲਟ (ਓਅਰਐਸ) ਡਰਿੰਕ, ਜਿਵੇਂ ਕਿ ਗੈਸਟ੍ਰੋਲਾਇਟ® (Gastrolyte®) ਵਰਤੋ। ਯਾਤਰਾ ਦੀ ਯੋਜਨਾ ਬਣਾਉਣੇ ਵੇਲੇ ਕੈਨੋਡਾ ਤੋਂ ਬਾਹਰ ਜਾਣ ਤੋਂ ਪਹਿਲਾਂ ORS ਦੇ ਪੈਕਟ ਖਰੀਦੋ ਅਤੇ ਉਨ੍ਹਾਂ ਨੂੰ ਆਪਣੀ ਟੈਵਲ ਹੈਲਬ ਕਿਟ ਵਿੱਚ ਸ਼ਾਮਲ ਕਰੋ।

ਜੇ ਤੁਹਾਡੇ ਕੋਲ ਪਹਿਲਾਂ ਤੋਂ ਪੈਕ ਕੀਤਾ ਗਿਆ ਓਅਰਐਸ (ORS) ਮਿਕਸ ਨਹੀਂ ਹੈ, ਤਾਂ ਤੁਸੀਂ ਹੇਠਾਂ ਦਿੱਤੀ ਗਈ ਬਣਾਉਣ ਦੀ ਵਿਧੀ ਵਰਤ ਕੇ ਆਪਣਾ ਮਿਕਸ ਬਣਾ ਸਕਦੇ ਹੋ। ਕੇਵਲ ਤੁਹਾਡੇ ਮੈਡੀਕਲ ਦੇਖਭਾਲ ਪ੍ਰਾਪਤ ਕਰ ਸਕਣ ਤੱਕ ਹੀ ਵਰਤੋ:

- ਗਲਾਸ #1 - 8 ਅੰਸ ਫਲਾਂ ਦਾ ਰਸ,  $\frac{1}{2}$  ਛੋਟਾ ਚਮਚ ਕੱਰਨ ਸਿਰਪ, ਚੀਨੀ ਜਾਂ ਸ਼ਹਿਦ, ਟੇਬਲ ਨਮਕ ਦੀ ਇੱਕ ਚੁਟਕੀ
- ਗਲਾਸ #2 - 8 ਅੰਸ ਉਬਲਿਆ ਜਾਂ ਬੋਤਲਬੰਦ ਕਾਰਬੋਨੇਟਿਡ ਪਾਣੀ,  $\frac{1}{4}$  ਛੋਟਾ ਚਮਚ ਬੇਕਿੰਗ ਸੋਂਡਾ

ਕੁਝ ਗਲਾਸ # 1 ਤੋਂ ਪਿਛਿ ਅਤੇ ਕੁਝ ਗਲਾਸ # 2 ਤੋਂ ਪਿਛਿ। ਉਸ ਵੇਲੇ ਤੱਕ ਦੋਹਰਾਓ ਜਦੋਂ ਤੱਕ ਤੁਸੀਂ ਪਿਆਸੇ ਨਾ ਰਹੋ।

ਘਰ ਵਿੱਚ ਬਣਾਇਆ ਗਿਆ ਇਹ ਪੇਯ ਪਦਾਰਥ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ। ਪਹਿਲਾਂ ਤੋਂ ਤਿਆਰ ਓਰਲ ਰੀਹਾਈਡ੍ਰੇਸ਼ਨ ਘੋਲ ਜਿਆਦਾਤਰ ਦੇਸ਼ਾਂ ਵਿੱਚ ਉਪਲਬਧ ਹਨ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਜਾਂ ਉਸ ਦਾ ਇਲਾਜ ਕਰਨ ਲਈ ਵਰਤੇ ਜਾ ਸਕਦੇ ਹਨ। ਛੋਟੇ ਬੱਚਿਆਂ ਨੂੰ ORS ਦੇ ਨਾਲ ਛਾਡੀ ਦਾ ਦੁੱਧ ਜਾਂ ਫਾਰਮੂਲਾ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

### ਭੋਜਨ

ਬੱਚੇ ਅਤੇ ਬਾਲਗ ਤਰਲਾਂ ਜਾਂ ORS ਦੇ ਨਾਲ ਭੋਜਨ ਖਾਣਾ ਜਾਰੀ ਰੱਖ ਸਕਦੇ ਹਨ। ਜੇ ਤੁਸੀਂ ਭੁਖੇ ਨਹੀਂ ਹੋ, ਤਾਂ ਤਰਲ ਪਦਾਰਥ ਪਿਛਿ। ਜਦੋਂ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ, ਤਾਂ ਹੌਲੀ ਹੌਲੀ ਫਿੱਕੇ, ਅਸਾਨੀ ਨਾਲ ਪਚ ਜਾਣ ਵਾਲੇ ਭੋਜਨ ਜਿਵੇਂ ਕਿ ਕੇਲੇ, ਐਪਲਸੈਸ, ਪਕਾਈਆਂ ਹੋਈਆਂ ਗਾਜਰਾਂ, ਕਰੈਕਰਜ਼, ਚਾਵਲ, ਉਲੱਭੇ ਹੋਏ ਆਲੂਆਂ, ਅੰਡਿਆਂ, ਚਿਕਨ ਅਤੇ ਮੱਛੀ ਦੀਆਂ ਛੋਟੀਆਂ ਮਾਤਰਾਵਾਂ ਖਾਣੀਆਂ ਸ਼ੁਰੂ ਕਰੋ। ਅਜਿਹੇ ਭੋਜਨਾਂ ਤੋਂ ਪਰਹੋਜ ਕਰੋ ਜਿਵੇਂ ਕਿ ਕਰਕੇ ਜਲ ਹੋਵੇ, ਜਿਵੇਂ ਕਿ ਸ਼ਰਾਬ, ਕਾਫੀ, ਤੇਜ਼ ਚਾਹ, ਮਿਠੇ ਵਾਲੇ ਪੇਯ ਪਦਾਰਥ, ਸਿਰਚੀ ਵਾਲਾ ਭੋਜਨ, ਤੇਲ ਵਾਲਾ ਭੋਜਨ, ਅਤੇ ਦੁੱਧ ਨਾਲ ਬਣੇ ਉਤਪਾਦ।

### ਦਵਾਈ

ਯਾਤਰੀਆਂ ਦੇ ਦਸਤ (traveller's diarrhea) ਦਾ ਇਲਾਜ ਕਰਨ ਲਈ ਕਈ ਦਵਾਈਆਂ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ, ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।

## ਮੈਨੂੰ ਸਿਹਤ ਸੰਭਾਲ ਪ੍ਰਦਾਤਾ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?

ਜੇ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਹੁੰਦੇ ਹਨ ਤਾਂ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ:

- ਤੇਜ਼ ਬੁਖਾਰ;
- ਮਲ ਵਿੱਚ ਖੂਨ ਜਾਂ ਪੀਕ (pus)
- ਪਾਣੀ ਦੀ ਕਮੀ ਦੇ ਚਿੰਨ੍ਹ ਜਿਵੇਂ ਕਿ ਸੁੱਕਾ ਮੂੰਹ, ਤੇਜ਼ ਨਬਜ਼, ਪੇਸ਼ਾਬ ਦੀ ਘਟੀ ਹੋਈ ਮਾਤਰਾ ਜਾਂ ਗੂੜੇ ਰੰਗ ਦਾ ਪੇਸ਼ਾਬ
- ਜੇ ਦਸਤ 48 ਤੋਂ 72 ਘੰਟਿਆਂ ਵਿੱਚ ਰੁਕਦੇ ਨਹੀਂ